



Australian Government

Department of Infrastructure, Transport,
Regional Development, Communications and the Arts



ਕਿਸੇ ਕੁਦਰਤੀ ਆਫ਼ਤ ਵਿੱਚ ਦੂਰਸੰਚਾਰ ਸੇਵਾ ਬੰਦ ਹੋ ਜਾਣ ਬਾਰੇ ਕਿਵੇਂ ਤਿਆਰੀ ਕਰਨੀ ਹੈ

ਮੋਬਾਈਲ, ਲੈਂਡਲਾਈਨ ਅਤੇ ਇੰਟਰਨੈੱਟ ਸੇਵਾਵਾਂ ਸਾਨੂੰ ਸੰਪਰਕ ਵਿੱਚ ਰੱਖਦੀਆਂ ਹਨ, ਪਰ ਕੁਦਰਤੀ ਆਫ਼ਤ ਵਿੱਚ ਹੋ ਸਕਦਾ ਕਿ ਇਹ ਉਪਲਬਧ ਨਾ ਹੋਣ। ਇਹ ਅਹਿਮ ਹੈ ਕਿ ਤੁਹਾਡੇ ਕੋਲ ਸੰਪਰਕ ਵਿੱਚ ਰਹਿਣ ਦਾ ਕੋਈ ਹੋਰ ਰਸਤਾ ਵੀ ਹੋਵੇ।

ਕਿਸੇ ਐਮਰਜੈਂਸੀ ਜਾਂ ਕੁਦਰਤੀ ਆਫ਼ਤ ਵਿੱਚ ਅਚਾਨਕ ਦੂਰਸੰਚਾਰ ਸੇਵਾ ਬੰਦ ਹੋ ਜਾਣ ਬਾਰੇ ਤਿਆਰੀ ਲਈ ਇਸ ਚੈਕਲਿਸਟ ਦੀ ਵਰਤੋਂ ਕਰੋ:

- ਇੱਕ ਐਮਰਜੈਂਸੀ ਕਿੱਟ ਤਿਆਰ ਕਰੋ ਜੋ ਤੁਸੀਂ ਆਪਣੇ ਨਾਲ ਲੈ ਜਾ ਸਕਦੇ ਹੋਵੋ ਜੇਕਰ ਤੁਹਾਨੂੰ ਕਿਸੇ ਕੁਦਰਤੀ ਆਫ਼ਤ ਦੌਰਾਨ ਘਰ ਛੱਡਣ ਦੀ ਲੋੜ ਹੋਵੇ।
- ਆਪਣੀ ਐਮਰਜੈਂਸੀ ਕਿੱਟ ਵਿੱਚ ਬੈਟਰੀਆਂ (ਸੈੱਲਾਂ) ਦੇ ਇੱਕ ਵਾਧੂ ਸੈੱਟ ਸਮੇਤ ਪੋਰਟੇਬਲ (ਚੁੱਕਣ ਯੋਗ) ਬੈਟਰੀ ਨਾਲ ਚੱਲਣ ਵਾਲਾ ਰੇਡੀਓ ਰੱਖੋ ਤਾਂ ਜੋ ਤੁਸੀਂ ਐਮਰਜੈਂਸੀ ਬਾਰੇ ਜਾਣਕਾਰੀ ਨਾਲ ਜੁੜੇ ਅਤੇ ਅੱਪ-ਟੂ-ਡੇਟ ਰਹਿ ਸਕੋ।
- ਆਪਣੇ ਮੋਬਾਈਲ ਫ਼ੋਨ ਨੂੰ ਚਾਰਜ ਰੱਖੋ ਅਤੇ ਇੱਕ ਵਾਧੂ ਚਾਰਜ ਕਰਨ ਦਾ ਸਰੋਤ ਰੱਖੋ ਜਿਵੇਂ ਕਿ ਬੈਟਰੀ ਪੈਕ।
- ਆਪਣੀ ਐਮਰਜੈਂਸੀ ਕਿੱਟ ਵਿੱਚ ਕੁੱਝ ਨਕਦੀ ਰੱਖੋ, ਕਿਉਂਕਿ ਹੋ ਸਕਦਾ ਹੈ ਕਿ ਬੈਂਕ ਕਾਰਡ ਅਤੇ ATM ਕੰਮ ਨਾ ਕਰ ਰਹੇ ਹੋਣ।
- ਆਪਣੀਆਂ ਐਮਰਜੈਂਸੀ ਯੋਜਨਾਵਾਂ 'ਤੇ ਕਾਰਵਾਈ ਕਰਨ ਤੋਂ ਪਹਿਲਾਂ, ਉਹਨਾਂ ਨੂੰ ਤਿਆਰ ਕਰੋ ਅਤੇ ਉਹਨਾਂ ਬਾਰੇ ਆਪਣੇ ਨੂੰ ਅਜ਼ੀਜ਼ਾਂ ਨੂੰ ਦੱਸੋ।
- ਆਪਣੇ ਪਰਿਵਾਰ ਅਤੇ ਦੋਸਤਾਂ ਦੇ ਸੰਪਰਕ ਵੇਰਵਿਆਂ ਦੀ ਇੱਕ ਕਾਗਜ਼ੀ ਕਾਪੀ ਕੋਲ ਰੱਖੋ ਤਾਂ ਜੋ ਉਹ ਤੁਹਾਡੇ ਕੋਲ ਹੋਣ ਭਾਵੇਂ ਤੁਸੀਂ ਆਪਣਾ ਫ਼ੋਨ ਰੀਚਾਰਜ ਨਹੀਂ ਕਰ ਸਕਦੇ ਹੋਵੋ।
- ਐਮਰਜੈਂਸੀ ਕਰਮਚਾਰੀਆਂ ਦੀ ਸਲਾਹ ਅਤੇ ਜੇ ਐਮਰਜੈਂਸੀ ਅਲਰਟ ਫ਼ੋਨ ਸੁਨੇਹੇ ਪ੍ਰਾਪਤ ਹੁੰਦੇ ਹਨ ਤਾਂ ਉਨ੍ਹਾਂ ਦੀ ਪਾਲਣਾ ਕਰੋ।
- ਜਦੋਂ ਤੱਕ ਤੁਸੀਂ ਕਰ ਸਕਦੇ ਹੋ, ਤਰੋਤਾਜ਼ਾ ਜਾਰੀ ਚੇਤਾਵਨੀਆਂ ਅਤੇ ਜਾਣਕਾਰੀ ਲਈ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨਾਂ, ਐਮਰਜੈਂਸੀ ਸੇਵਾਵਾਂ ਦੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ 'ਤੇ ਨਜ਼ਰ ਰੱਖੋ।
- ਜੇਕਰ ਤੁਸੀਂ ਕਿਸੇ ਐਮਰਜੈਂਸੀ ਵਿੱਚ ਆਪਣੇ-ਆਪ ਨੂੰ ਦੂਰਸੰਚਾਰ ਸੇਵਾ ਤੋਂ ਬਿਨਾਂ ਪਾਉਂਦੇ ਹੋ, ਤਾਂ ਚੇਤਾਵਨੀ ਮਿਲਣ ਦੀ ਉਡੀਕ ਨਾ ਕਰੋ। ਜੇ ਤੁਸੀਂ ਸੋਚਦੇ ਹੋ ਕਿ ਸਥਿਤੀ ਵਿਗੜ ਰਹੀ ਹੈ ਤਾਂ ਤਿਆਰ ਰਹੋ ਅਤੇ ਜਲਦੀ ਚਲੇ ਜਾਓ।

ਅੱਗੇ ਦੀ ਯੋਜਨਾ ਬਣਾਓ ਅਤੇ ਇੱਥੇ ਹੋਰ ਜਾਣੋ:

www.infrastructure.gov.au/stand-languages

Flyer_Punjabi